



ਕੀ ਤੁਸੀਂ ਰਾਈਡ ਸੋਰਸਿੰਗ ਡ੍ਰਾਈਵਰ ਹੋ?

ਤੁਹਾਨੂੰ ਤੁਹਾਡੀ ਟੈਕਸ ਦੇਣਦਾਰੀ ਬਾਰੇ ਕੀ ਜਾਣਨ ਦੀ ਜ਼ਰੂਰਤ ਹੈ

ਜੇ ਤੁਸੀਂ ਰਾਈਡ-ਸੋਰਸਿੰਗ ਸੇਵਾਵਾਂ ਪ੍ਰਦਾਨ ਕਰਦੇ ਹੋ (ਕਈ ਵਾਰ 'ਰਾਈਡ-ਸੋਰਸਿੰਗ' ਵਜੋਂ ਜਾਣਿਆ ਜਾਂਦਾ ਹੈ), ਇੱਥੇ ਤੁਹਾਡੀਆਂ ਟੈਕਸ ਜ਼ਿੰਮੇਵਾਰੀਆਂ ਦਾ ਸੌਖਾ ਸਾਰ ਹੈ।



ਆਮਦਨ ਕਰ ਲਈ

- ✓ ਆਪਣੀ ਸਾਲਾਨਾ ਇਨਕਮ ਟੈਕਸ ਰਿਟਰਨ ਵਿੱਚ ਤੁਹਾਡੀ ਕਮਾਈ (ਜਿਵੇਂ ਕਿ ਕਿਰਾਏ, ਬਖਸ਼ੀਸ਼ ਅਤੇ ਬੇਨਸ) ਸ਼ਾਮਲ ਕਰੋ।
- ✓ ਸਿਰਫ ਉਹਨਾਂ ਹੀ ਕਟੌਤੀਆਂ ਦਾ ਦਾਅਵਾ ਕਰੋ ਜੋ ਸਿੱਧੇ ਤੌਰ 'ਤੇ ਰਾਈਡ-ਸੋਰਸਿੰਗ ਸੇਵਾਵਾਂ ਪ੍ਰਦਾਨ ਕਰਨ ਨਾਲ ਸਬੰਧਤ ਹਨ।
- ✓ ਤੁਹਾਡੀ ਸਾਰੀ ਆਮਦਨੀ ਅਤੇ ਖਰਚੇ ਦਾ ਰਿਕਾਰਡ ਰੱਖੋ (ਤੁਸੀਂ ATO ਐਪ ਵਿੱਚ ਮਾਈਡੀਡਕਸ਼ਨ ਟੂਲ ਦੀ ਵਰਤੋਂ ਕਰ ਸਕਦੇ ਹੋ)।

ਜੀਐਸਟੀ ਲਈ ਤੁਹਾਨੂੰ ਲੋੜ ਹੈ

- ✓ ਏ.ਬੀ.ਐੱਨ ਦੀ
- ✓ ਪਹਿਲੇ ਹੀ ਦਿਨ ਤੋਂ ਜੀਐਸਟੀ ਲਈ ਰਜਿਸਟਰ ਕਰਨ ਲਈ, ਭਾਵੇਂ ਕਿ ਤੁਸੀਂ ਕਿੰਨੀ ਵੀ ਕਮਾਈ ਕੀਤੀ ਹੈ
- ✓ ਪੂਰੇ ਕਿਰਾਏ 'ਤੇ ਜੀਐਸਟੀ ਦਾ ਭੁਗਤਾਨ ਕਰਨ ਦੀ
- ✓ ਮਹੀਨਾਵਾਰ ਜਾਂ ਤਿਮਾਹੀ (ਤੁਸੀਂ ਸਾਲਾਨਾ ਨਹੀਂ ਜਮ੍ਹਾਂ ਕਰ ਸਕਦੇ) ਵਪਾਰਕ ਸਰਗਰਮੀ ਦਰਜ ਕਰਨ ਦੀ
- ✓ ਇਹ ਜਾਣਨ ਦੀ ਕਿ ਟੈਕਸ ਇਨਵੋਇਸ ਕਿਵੇਂ ਜਾਰੀ ਕਰਨੀ ਹੈ।

ਪੂਰੇ ਕਿਰਾਏ 'ਤੇ ਜੀਐਸਟੀ ਦੀ ਗਣਨਾ ਕਿਵੇਂ ਕਰਨੀ ਹੈ?

ਜੀਐਸਟੀ ਨੂੰ ਲਾਜ਼ਮੀ ਤੌਰ 'ਤੇ ਪੂਰੇ ਕਿਰਾਏ 'ਤੇ ਗਣਨਾ ਕਰਨਾ ਚਾਹੀਦੀ ਹੈ, ਨਾ ਕਿ ਕਿਸੇ ਵੀ ਫੀਸ ਜਾਂ ਕਮਿਸ਼ਨ ਨੂੰ ਘਟਾਉਣ ਤੋਂ ਬਾਅਦ ਪ੍ਰਾਪਤ ਕੀਤੀ ਗਈ ਰਾਸ਼ੀ 'ਤੇ।

ਜਿਸ ਖਰਚੇ ਦਾ ਤੁਸੀਂ ਦਾਅਵਾ ਕਰ ਸਕਦੇ ਹੋ, ਉਸ ਵਿੱਚ ਸ਼ਾਮਲ ਹਨ

- ✓ ਤੁਹਾਡੀ ਆਪਣੀ ਜਾਇਦਾਦ ਦੀ ਘਸਾਈ, ਜਿਵੇਂ ਤੁਹਾਡੀ ਕਾਰ
- ✓ ਡਿਜ਼ਿਟਲ ਪਲੇਟਫਾਰਮ ਦੁਆਰਾ ਲਈ ਗਈ ਫੀਸ ਜਾਂ ਕਮਿਸ਼ਨ
- ✓ ਈਧਨ
- ✓ ਕਾਰ ਲਈ ਕਿਰਾਇਆ ਦਾ ਭੁਗਤਾਨ
- ✓ ਪਾਰਕਿੰਗ ਫੀਸ
- ✓ ਟੋਲ (ਜੇ ਯਾਤਰੀ ਦੁਆਰਾ ਭੁਗਤਾਨ ਨਹੀਂ ਕੀਤਾ ਗਿਆ)।

ਯਾਦ ਰੱਖੋ ਕਿ ਤੁਹਾਨੂੰ ਕਾਰੋਬਾਰੀ ਅਤੇ ਨਿੱਜੀ ਵਰਤੋਂ ਦੇ ਖਰਚਿਆਂ ਨੂੰ ਵੱਡਣਾ ਚਾਹੀਦਾ ਹੈ।

ਜਿਨ੍ਹਾਂ ਖਰਚਿਆਂ ਦਾ ਤੁਸੀਂ ਦਾਅਵਾ ਨਹੀਂ ਕਰ ਸਕਦੇ ਉਹਨਾਂ ਵਿਚ ਸ਼ਾਮਲ ਹਨ

- ✗ ਡਰਾਈਵਰ ਲਾਇਸੈਂਸ ਲੈਣ ਅਤੇ ਬਣਾਈ ਰੱਖਣ ਦੀ ਲਾਗਤ
- ✗ ਜੁਰਮਾਨੇ (ਜਿਵੇਂ ਤੇਜ਼ ਸਪੀਡ ਜਾਂ ਪਾਰਕਿੰਗ ਜੁਰਮਾਨੇ)
- ✗ ਗੱਡੀ ਦੇ ਤੇਲ ਲਈ ਟੈਕਸ ਕ੍ਰੈਡਿਟ
- ✗ ਨਿੱਜੀ ਜਾਂ ਪ੍ਰਾਈਵੇਟ ਖਰਚੇ

ਉਦਾਹਰਨ

ਜੇ ਯਾਤਰੀ ਕਿਰਾਏ ਲਈ \$55 ਦਾ ਭੁਗਤਾਨ ਕਰਦਾ ਹੈ:

- ਭੁਗਤਾਨਯੋਗ GST \$5 ਹੈ (ਕਿਰਾਏ ਦਾ 11ਵਾਂ ਹਿੱਸਾ)
- ਇਹ ਡਿਜ਼ਿਟਲ ਪਲੇਟਫਾਰਮ ਆਪਣੀ ਫੀਸ ਜਾਂ ਕਮਿਸ਼ਨ (ਉਦਾਹਰਨ ਲਈ, \$11) ਲੈਂਦਾ ਹੈ ਅਤੇ ਤੁਹਾਨੂੰ \$44 ਅਦਾ ਕਰਦਾ ਹੈ
- ਜੇ ਡਿਜ਼ਿਟਲ ਪਲੇਟਫਾਰਮ ਦੀ \$11 ਫੀਸ ਵਿਚ ਜੀਐਸਟੀ ਸ਼ਾਮਲ ਹੈ, ਤਾਂ ਤੁਸੀਂ \$1 ਦੇ ਜੀਐਸਟੀ ਕ੍ਰੈਡਿਟ ਦਾ ਦਾਅਵਾ ਕਰ ਸਕਦੇ ਹੋ (ਫੀਸ ਦਾ 11ਵਾਂ ਹਿੱਸਾ)।

ਤੁਸੀਂ ਕਾਰੋਬਾਰੀ ਖਰੀਦਾਂ ਲਈ ਜੀਐਸਟੀ ਕ੍ਰੈਡਿਟ ਦਾ ਦਾਅਵਾ ਵੀ ਕਰ ਸਕਦੇ ਹੋ।



ਕਾਰ ਦੇ ਖਰਚਿਆਂ ਦਾ ਹਿਸਾਬ ਲਗਾਉਣਾ



ਇਸਦੇ ਦੋ ਤਰੀਕੇ ਹਨ:

- 1) ਪ੍ਰਤੀ ਕਿਲੋਮੀਟਰ ਚੱਲੀ ਗੱਡੀ ਲਈ ਸੈਟ
- 2) ਦਾਅਵਾ ਕੀਤੇ ਗਏ ਕਾਰ ਖਰਚਿਆਂ ਦੀ ਰਕਮ ਦੀ ਗਣਨਾ ਕਰਨ ਲਈ ਇੱਕ ਲੌਗਬੁੱਕ ਨੂੰ ਰੱਖਣਾ।

ਨੋਟ: ਜੇ ਤੁਸੀਂ ਸੈਟ ਪ੍ਰਤੀ ਕਿਲੋਮੀਟਰ ਲਈ ਵਿਧੀ ਵਰਤਦੇ ਹੋ, ਤਾਂ ਤੁਸੀਂ ਕਾਰ ਘਿਸਾਵਟ ਲਈ ਕੋਈ ਵੱਖਰਾ ਦਾਅਵਾ ਨਹੀਂ ਕਰ ਸਕਦੇ।

ਇਹ ਸਿਰਫ ਇੱਕ ਆਮ ਸੰਖੇਪ ਜਾਣਕਾਰੀ ਹੈ। ਵਧੇਰੇ ਜਾਣਕਾਰੀ ਲਈ, ਆਪਣੇ ਰਜਿਸਟਰਡ ਟੈਕਸ ਜਾਂ BAS ਏਜੰਟ ਨਾਲ ਗੱਲ ਕਰੋ ਜਾਂ ato.gov.au/ridesourcing 'ਤੇ ਜਾਓ